

**MEDICAL SUPERINTENDENT OFFICE GURU GOBIND SINGH HOSPITAL, FARIDKOT**



Sadiq Road, Faridkot-151203 (Pb.) Indian  
Ph. No. 01639-250098  
Email- msggshospital@gmail.com

No. Pur/2022/

17786

Date:-

19.9.22

IT Cell  
BFUHS, Faridkot (for uploading on uni website)

**Sub:- Quotations for Purchase of Accessories For Computer**

Sealed quotations are invited for purchase of following item on the terms & conditions mentioned below:-

| Sr. No. | Name of the item  | Quantity Required    |
|---------|---|----------------------|
| 1       | Accessories For Computer (list of accessories enclosed) | As per enclosed list |

**Terms & Conditions:-**

- Payment : The payment of the material shall be released through RTG  
S/Cheque after satisfactory inspection report of the material by the Institution Inspection Committee.
- F.O.R : General Store, GGSMH, Faridkot.
- Rate : 1. Taxes (as applicable), if any, be mentioned separately in the quotation.  
2. The rates of taxes, be charged as per prevailing Govt. Notified Schedule.
- Quantity/Item : Quantity may increase or decrease.
- Others : 1. The firm should have PAN No, GST No and Bank Account No.  
2. The material should be as per mentioned specifications only.  
3. The final decision of branded item would be reserved to consumer/concerned deptt.
- Expiry : The material shall have maximum Shelf Life, where ever applicable.
- Warranty/Guaranty : Warranty/Guaranty of the item should be specified separately by the company if any.
- Bank Details : Bank details/RTGS details shall clearly be mentioned.

**Note : Quotations received after due date will not be entertained and no communication in this regard will be done.**

Quotation should be submitted on the Letter Head of the company duly dated/signed and stamped.

You are therefore requested to quote your lowest rates of above items and submit Quotations addressed to "The Medical Superintendent, Guru Gobind Singh Medical Hospital, Faridkot (Punjab)". The words "Quotations for Purchase of Accessories For Computer" may please be inscribed on top of the envelope.

The Medical Superintendent reserves the right to reject the quotations without assigning any reason.

The sealed quotations should reach this office on or before 03/10/2022 by 5.00 PM through **Registered/Speed Post/Traceable Courier** only.

  
Medical Superintendent

1. Notice Board.

**ਸੀ.ਆਰ. ਦਫਤਰ**  
**ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ।**

ਨੰ.ਸੀ.ਆਰ.ਡੀ/2022:- 1034

ਮਿਤੀ :- 29.08.22

M.S..... Branch.....  
Office Supdt..... Date 30.8.22

ਸੇਵਾ ਵਿਖੇ,

ਮੈਡੀਕਲ ਸੁਪਰਡੈਟ,  
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ,  
ਫਰੀਦਕੋਟ।




ਵਿਸਾ :- **Computer ਦੇ ਨਾਲ ਸਬੰਧਿਤ ਸਮਾਨ ਦੀ ਮੰਗ ਬਾਰੇ।**

ਉਪਰੋਕਤ ਵਿਸੇ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ। ਸੀ.ਆਰ. ਦਫਤਰ ਵਿੱਚ Backup ਲਈ ਹੇਠ ਲਿਖੇ ਸਮਾਨ ਦੀ ਜ਼ਰੂਰਤ ਹੈ,

| Serial No. | Particular               | Number of Items |
|------------|--------------------------|-----------------|
| 1          | Lan Card                 | 5               |
| 2          | Wifi Hotspot Dongle      | 5               |
| 3          | 8 Port Networking Switch | 3               |
| 4          | 5 Port Networking Switch | 2               |
| 5          | DDR 4 RAM                | 5               |
| 6          | DDR 3 RAM                | 5               |
| 7          | SSD Hard Disk (120 GB)   | 5               |
| 8          | Cat 6 Cable (305M)       | 1               |

ਕਿਰਪਾ ਕਰਕੇ ਇਹ ਸਮਾਨ ਖ੍ਰੀਦ ਕਰਵਾ ਕੇ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਸਿਸਟਮ ਦੇ ਖਰਾਬ ਹੋਣ ਤੇ ਲਗਾਇਆ ਜਾ ਸਕੇ ਅਤੇ ਮਰੀਜ਼ਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਮਨਾ ਨਾ ਕਰਨਾ ਪਵੇ ਜੀ।

ਅੰਦਰੂਨੀ ਕੀਮਤ 40,000/-

  
 ਇੰਚਾਰਜ,  
 ਸੀ.ਆਰ.ਦਫਤਰ,  
 ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ,  
 ਫਰੀਦਕੋਟ।